

ਅਪਾਰਟਮੈਂਟ ਅਤੇ ਕੰਡੋਮਿਨੀਅਮ ਅੱਗ ਤੋਂ ਸੁਰੱਖਿਆ

ਬਹੁ ਯੂਨਿਟਾਂ ਅਤੇ ਬਹੁ ਮੰਜ਼ਲੀ ਇਮਾਰਤ ਵਿਚ ਰਹਿਣਾ



MISSISSAUGA
Fire and Emergency Services
Leading today for tomorrow



ਜੇ ਬਹੁ-ਯੂਨਿਟਾਂ (ਇਕਾਈਆਂ) ਅਤੇ ਮਲਟੀ-ਲੈਵਲ (ਬਹੁ ਪੱਧਰੀ) ਅਪਾਰਟਮੈਂਟ ਜਾਂ ਕੰਡੋਮਿਨੀਅਮ (ਸਹਿ-ਸ਼ਾਸਤ ਰਾਜ)...ਵਿਚ ਰਹਿ ਰਹੇ ਹੋ

ਤਾਂ ਇਹ ਅਹਿਮ ਹੈ, ਕਿ ਤੁਹਾਨੂੰ ਪਤਾ ਹੋਵੇ ਕਿ ਅੱਗ ਲਗਣ ਤੇ ਕੀ ਕਰਨਾ ਹੈ। ਇਹ ਬਰੋਸ਼ਰ (ਕਿਤਾਬਚੀ) ਦਾ ਉਦੇਸ਼ ਤੁਹਾਨੂੰ ਐਮਰਜੈਂਸੀ ਦੇ ਅਮਲ ਅਤੇ ਕਾਰਵਾਈਆਂ ਬਾਰੇ ਆਮ ਸੇਧਾਂ ਦੀ ਜਾਣਕਾਰੀ ਦੇਣਾ ਹੈ। ਇਹ ਪ੍ਰਕ੍ਰਿਆਵਾਂ ਅਤੇ ਕਾਰਵਾਈਆਂ ਆਫਿਸ ਆਫ ਦੀ ਓਂਟਾਰੀਓ ਫਾਇਰ ਮਾਰਸ਼ਲ (Office of the Ontario Fire Marshal) ਅਤੇ ਮਿਸਿਸੌਗਾ ਫਾਇਰ ਐਂਡ ਐਮਰਜੈਂਸੀ ਸਰਵਿਸਿਜ਼ (Mississauga Fire and Emergency Services) ਤੋਂ ਹਾਸਲ ਕੀਤਾ ਜਾਣਕਾਰੀ ਦਾ ਸੰਕਲਨ ਹੈ। ਇਹ ਗੱਲ ਦਾ ਧਿਆਨ ਰੱਖਣਾ ਚਾਹੀਦਾ ਹੈ, ਕਿ ਇਹ ਅਮਲ ਜਾਂ ਕਾਰਵਾਈਆਂ ਹਰ ਅਪਾਰਟਮੈਂਟ ਜਾਂ ਕੰਡੋਮਿਨੀਅਮ ਬਿਲਡਿੰਗ (ਇਮਾਰਤ) ਲਈ ਢੁਕਵੇਂ ਨਹੀਂ ਹੋ ਸਕਦੇ ਜਾਂ ਉਨ੍ਹਾਂ ਨੂੰ ਲਾਗੂ ਨਹੀਂ ਹੋ ਸਕਦੇ।

ਜੇ ਤੁਹਾਨੂੰ ਕੋਈ ਸ਼ੱਕ ਹੈ ਜਾਂ ਤੁਹਾਡੇ ਕੋਈ ਸਵਾਲ ਹਨ, ਤਾਂ ਆਪਣੀ ਬਿਲਡਿੰਗ ਦੀ ਮੈਨੇਜਮੈਂਟ ਟੀਮ (ਪ੍ਰਬੰਧਨ ਦੀ ਟੀਮ) ਜਾਂ ਮਿਸਿਸੌਗਾ ਫਾਇਰ ਐਂਡ ਐਮਰਜੈਂਸੀ ਸਰਵਿਸਿਜ਼ ਨਾਲ 905-896-5908 'ਤੇ ਸੰਪਰਕ ਕਰੋ।

ਕਿਰਪਾ ਕਰਕੇ ਨੋਟ ਕਰੋ: ਜੇ ਤੁਹਾਡੇ ਵਿਚ ਕੋਈ ਅਪਾਹਜਪੁਣਾ ਹੈ, ਜਿਸ ਕਾਰਣ ਤੁਸੀਂ ਇਮਾਰਤ ਵਿਚੋਂ ਆਪਣੇ ਆਪ ਬਾਹਰ ਨਹੀਂ ਨਿਕਲ ਸਕੋਗੇ ਜਾਂ ਭਵਿੱਖ ਵਿਚ ਕਿਸੇ ਐਮਰਜੈਂਸੀ (ਹੰਗਾਮੀ ਸਥਿਤੀ) ਦੌਰਾਨ ਤੁਹਾਨੂੰ ਸਹਾਇਤਾ ਚਾਹੀਦੀ ਹੋਏਗੀ...

ਤੁਹਾਨੂੰ ਪਹਿਲਾਂ ਹੀ ਇਸ ਬਾਰੇ ਬਿਲਡਿੰਗ ਦੀ ਮੈਨੇਜਮੈਂਟ ਟੀਮ ਨਾਲ ਗੱਲਬਾਤ ਕਰ ਲੈਣੀ ਚਾਹੀਦੀ ਹੈ ਅਤੇ ਉਨ੍ਹਾਂ ਨੂੰ ਇਸ ਗੱਲ ਨੂੰ ਬਿਲਡਿੰਗ ਦੇ **ਅੱਗ ਤੋਂ ਸੁਰੱਖਿਆ ਲਈ ਯੋਜਨਾ (Fire Safety Plan)** ਵਿਚ “ਉਹ ਵਿਅਕਤੀ ਜਿਨ੍ਹਾਂ ਨੂੰ ਸਹਾਇਤਾ ਦੀ ਲੋੜ ਹੈ” (“Persons Requiring Assistance”) ਦੇ ਸਿਰਲੇਖ ਹੇਠਾਂ ਇਸ ਗੱਲ ਨੂੰ ਦਰਜ ਕਰ ਲੈਣਾ।

ਅੱਗ ਤੋਂ ਸੁਰੱਖਿਆ ਬਾਰੇ ਹੋਰ ਵਧੀਕ ਜਾਣਕਾਰੀ ਲਈ ਕਿਰਪਾ ਕਰਕੇ ਸਾਡਾ ਸਪਲੀਮੈਂਟਲ (ਜ਼ਮੀਨਾਂ) ਬਰੋਸ਼ਰ:

ਪ੍ਰੋਟੈਕਟ ਯੂਅਰਸੈਲਫ ਫਰਾਮ ਫਾਇਰ (Protect Yourself From Fire)

ਪ੍ਰੈਕਟਿਸ ਦੀ ਥਰੀ ਲਾਈਨਸ ਆਫ ਡਿਫੈਂਸ (Practice the Three Lines of Defence) ਵੇਖੋ

ਅੱਗ ਲਗਣ ਤੇ ਕੀ ਕਰਨਾ ਚਾਹੀਦਾ ਹੈ

ਜੇ ਤੁਹਾਡੀ ਯੂਨਿਟ ਵਿਚ ਅੱਗ ਲਗੀ ਹੈ

- ਆਪਣੀ ਯੂਨਿਟ ਵਿਚ ਹਰ ਇਕ ਨੂੰ ਫੌਰਨ ਉਥੋਂ ਨਿਕਲ ਜਾਣ ਲਈ ਕਹੋ।

- ਆਪਣੇ ਪਿਛੇ ਦਾ ਦਰਵਾਜ਼ੇ ਬੰਦ ਕਰ ਦਿਉ। ਤਾਲਾ ਨਾ ਮਾਰੋ।
- ਆਪਣੀ ਮੰਜ਼ਲ ਤੇ ਫਾਇਰ ਅਲਾਰਮ (ਅੱਗ ਦਾ ਅਲਾਰਮ) ਖਿਚੋ ਅਤੇ ਜ਼ੋਰ ਦੀ ਚਿਲਾਉ **“ਅੱਗ, ਅੱਗ, ਅੱਗ” (“FIRE, FIRE, FIRE”)**।
- ਆਪਣਾ ਸਭ ਤੋਂ ਨੇੜੇ ਦੇ ਬਾਹਰ ਜਾਣ ਦੇ ਰਸਤੇ ਜਾਂ ਬਾਹਰ ਜਾਣ ਵਾਲੀਆਂ ਪੌੜੀਆਂ ਤੋਂ ਇਮਾਰਤ ਨੂੰ ਛੱਡ ਜਾਉ।
- ਜਦੋਂ ਤੁਸੀਂ ਸੁਰੱਖਿਅਤ ਥਾਂ ਤੇ ਪਹੁੰਚ ਜਾਉ ਤਾਂ ਫਾਇਰ ਡਿਪਾਰਟਮੈਂਟ (ਅੱਗ ਬੁਝਾਉਣ ਬਾਰੇ ਵਿਭਾਗ) ਨੂੰ 911 'ਤੇ ਕਾਲ ਕਰੋ।
- ਸਾਮ੍ਹਣੇ ਵਾਲੇ ਦਾਖਲ ਹੋਣ ਵਾਲੇ ਦਰਵਾਜ਼ੇ ਤੇ ਅੱਗ ਬੁਝਾਉਣ ਵਾਲਿਆਂ ਨੂੰ ਮਿਲੋ ਅਤੇ ਉਨ੍ਹਾਂ ਨੂੰ ਦੱਸੋ ਕਿ ਅੱਗ ਕਿਥੇ ਹੈ।

ਜਦੋਂ ਤੁਸੀਂ ਫਾਇਰ ਅਲਾਰਮ ਸੁਣੋ

ਇਮਾਰਤ ਨੂੰ ਛੱਡ ਜਾਣ ਜਾਂ ਉਥੇ ਹੀ ਰੁਕੇ ਰਹਿਣ... ਬਾਰੇ ਫੈਸਲਾ **ਤੁਹਾਡਾ** ਹੋਏਗਾ।

ਅੱਗ ਲਗਣ ਤੇ ਬਹੁਤੀ ਵਾਰ ਇਮਾਰਤ ਵਿਚੋਂ ਜਿੰਨੀ ਜਲਦੀ ਸੰਭਵ ਹੋਵੇ, ਨਿਕਲ ਜਾਣਾ ਹੀ ਸਭ ਤੋਂ ਵਧੀਆ ਹੁੰਦਾ ਹੈ। ਪਰ ਕਈ ਕੇਸਾਂ ਵਿਚ, ਤੁਸੀਂ ਛੱਡ ਕੇ ਨਹੀਂ ਜਾ ਸਕਦੇ ਅਤੇ ਤੁਹਾਨੂੰ ਯੂਨਿਟ ਵਿਚ ਠਹਿਰਣਾ ਹੀ ਪੈਂਦਾ ਹੈ। ਕੁਝ ਵੀ ਹੋਵੇ, ਤੁਹਾਨੂੰ ਜਲਦੀ ਹੀ ਕੁਝ ਕਰਨਾ ਜ਼ਰੂਰੀ ਹੈ।



ਤੁਹਾਡਾ ਫੈਸਲਾ ਜੇ ਵੀ ਹੋਵੇ, ਇਸ ਨਾਲ ਕੋਈ ਫਰਕ ਨਹੀਂ ਪੈਂਦਾ, ਤੁਹਾਨੂੰ ਆਪਣੇ ਆਪ ਨੂੰ ਧੁੰਧੇ ਤੋਂ ਬਚਾਉਣਾ ਜ਼ਰੂਰੀ ਹੈ।

ਜੇ ਤੁਹਾਡੇ ਸਾਮ੍ਹਣੇ ਧੂੰਆਂ ਜਾਂ ਅੱਗ ਹੈ, 911 'ਤੇ ਕਾਲ ਕਰੋ।

ਜੇ ਤੁਸੀਂ ਇਮਾਰਤ ਤੋਂ ਨਿਕਲਨ ਦਾ ਫੈਸਲਾ ਕਰਦੇ ਹੋ

ਆਪਣੀ ਯੂਨਿਟ ਦੇ ਦਰਵਾਜ਼ੇ ਦੀ ਜਾਂਚ ਕਰੋ।

- ਜੇ ਧੂੰਆਂ ਦਰਵਾਜ਼ੇ ਤੋਂ ਅੰਦਰ ਆ ਰਿਹਾ ਹੈ, ਤਾਂ ਇਸਨੂੰ ਨਾ ਖੋਲ੍ਹੋ। ਜੇ ਤੁਸੀਂ ਯੂਨਿਟ ਦੇ ਅੰਦਰ ਹੋ, ਤਾਂ ਆਪਣੀ ਯੂਨਿਟ ਦੇ ਅੰਦਰ ਹੀ ਆਪਣੇ ਆਪ ਨੂੰ ਧੁੰਧੇ ਤੋਂ ਉਸ ਤਰ੍ਹਾਂ ਸੁਰੱਖਿਅਤ ਕਰੋ, ਜਿਵੇਂ ਇਸ ਕਿਤਾਬਚੀ ਵਿਚ ਬਾਅਦ ਵਿਚ ਸੈਕਸ਼ਨ ਹੇਠ ਦੱਸਿਆ ਗਿਆ ਹੈ।
- ਜੇ ਧੂੰਆਂ ਕੋਈ ਨਹੀਂ, ਤਾਂ ਦਰਵਾਜ਼ੇ ਤੇ ਹੱਥ ਲਾਕੇ ਅੱਗ ਦੀ ਗਰਮੀ ਵੇਖਣ ਦੀ ਕੋਸ਼ਿਸ਼ ਕਰੋ ਅਤੇ ਜੇ ਕੋਈ ਗਰਮੀ ਨਾ ਹੋਵੇ ਤਾਂ ਹਿੰਮਤ ਕਰਕੇ, ਦਰਵਾਜ਼ੇ ਨੂੰ ਥੋੜਾ ਜਿਹਾ ਖੋਲ੍ਹੋ। ਜੇ ਤੁਸੀਂ ਧੂੰਆਂ ਵੇਖੋ, ਜਾਂ ਗਰਮੀ ਮਹਿਸੂਸ ਕਰੋ, ਤਾਂ ਦਰਵਾਜ਼ਾ ਜਲਦੀ ਨਾਲ ਬੰਦ ਕਰ ਦਿਉ ਅਤੇ ਆਪਣੇ ਆਪ ਨੂੰ ਸੁਰੱਖਿਅਤ ਕਰੋ।
- ਜੇ ਲਾਂਘੇ ਵਿਚ ਕੋਈ ਰੁਕਾਵਟ ਨਹੀਂ, ਤਾਂ ਆਪਣੀਆਂ ਚਾਬੀਆਂ ਲਉ, ਆਪਣਾ ਦਰਵਾਜ਼ਾ ਬੰਦ ਕਰੋ, ਅਤੇ ਸਭ ਤੋਂ ਨੇੜੇ ਦੀਆਂ ਸੁਰੱਖਿਅਤ ਪੌੜੀਆਂ ਵੱਲ ਜਾਉ।



ਲਿਫਟ (ਐਲੀਵੇਟਰ) ਇਸਤੇਮਾਲ ਨਾ ਕਰੋ।

- ਸਭ ਤੋਂ ਨੇੜੇ ਦੀਆਂ ਸੁਰੱਖਿਅਤ ਪੌੜੀਆਂ ਦਾ ਦਰਵਾਜ਼ਾ ਧਿਆਨ ਨਾਲ ਖੋਲ੍ਹੋ।

ਜੇ ਕੋਈ **ਧੂੰਆਂ ਨਹੀਂ**, ਤਾਂ ਇਮਾਰਤ ਨੂੰ ਛੱਡਣ ਲਈ ਪੌੜੀਆਂ ਦਾ ਇਸਤੇਮਾਲ ਕਰੋ।

ਜੇ **ਧੂੰਆਂ** ਹੈ, ਤਾਂ ਉਥੇ ਨਾ ਜਾਉ। ਦਰਵਾਜ਼ਾ ਬੰਦ ਕਰ ਦਿਉ। ਦੂਜੀਆਂ ਪੌੜੀਆਂ ਵੱਲ ਜਾਉ ਅਤੇ ਧਿਆਨ ਨਾਲ ਦਰਵਾਜ਼ਾ ਖੋਲ੍ਹੋ। ਜੇ ਇਥੇ ਕੋਈ **ਧੂੰਆਂ ਨਹੀਂ**, ਤਾਂ ਇਮਾਰਤ ਵਿਚੋਂ ਨਿਕਲਣ ਲਈ ਪੌੜੀਆਂ ਦਾ ਇਸਤੇਮਾਲ ਕਰੋ। ਜੇ **ਧੂੰਆਂ** ਹੈ, ਤਾਂ ਇਥੇ ਪ੍ਰਵੇਸ਼ ਨਾ ਕਰੋ। ਜੇ ਕੋਈ ਹੋਰ ਪੌੜੀਆਂ ਹਨ ਤਾਂ ਉਥੇ ਕੋਸ਼ਿਸ਼ ਕਰੋ। ਜੇ ਹੋਰ ਪੌੜੀਆਂ ਨਹੀਂ ਹਨ, ਤਾਂ ਆਪਣੇ ਅਪਾਰਟਮੈਂਟ ਵਿਚ ਵਾਪਸ ਆ ਜਾਉ ਅਤੇ ਧੁੰਦ ਤੋਂ ਆਪਣੀ ਰੱਖਿਆ ਕਰੋ।

ਜਦੋਂ ਤੁਸੀਂ ਪੌੜੀਆਂ ਦੇ ਅੰਦਰ ਹੋ

ਜੇ ਤੁਹਾਨੂੰ ਪੌੜੀਆਂ ਉਤਰਦਿਆਂ ਧੂੰਆਂ ਮਿਲੇ ਤਾਂ ਪੌੜੀਆਂ ਨੂੰ ਜਿੰਨੀ ਜਲਦੀ ਹੋ ਸਕੇ ਛੱਡ ਦਿਉ। ਕਈ ਇਮਾਰਤਾਂ ਵਿਚ, ਪੌੜੀਆਂ ਵੱਲੋਂ ਆਉਂਦੇ ਕਈ ਦਰਵਾਜ਼ਿਆਂ ਨੂੰ ਤਾਲਾ ਲਗਾ ਹੁੰਦਾ ਹੈ।

ਪਰ ਘੱਟੋ ਘੱਟ ਸਭ ਪੰਜ ਮੰਜ਼ਲਾਂ ਦੇ ਦਰਵਾਜ਼ਿਆਂ ਤੇ ਤਾਲਾ ਨਹੀਂ ਲਗਾ ਹੋਏਗਾ, ਸੋ ਤੁਸੀਂ ਪੌੜੀਆਂ ਤੋਂ ਬਾਹਰ ਨਿਕਲ ਸਕਦੇ ਹੋ।



- ਕੋਈ ਹੋਰ ਪੌੜੀਆਂ ਧੁੰਦ ਤੋਂ ਖਾਲੀ ਹਨ, ਤਾਂ ਉਨ੍ਹਾਂ ਨੂੰ ਇਸਤੇਮਾਲ ਕਰੋ।
- ਜੇ ਤੁਸੀਂ ਹੋਰ ਪੌੜੀਆਂ ਇਸਤੇਮਾਲ ਨਹੀਂ ਕਰ ਸਕਦੇ, ਤਾਂ ਜੇ ਜਾ ਸਕਦੇ ਹੋ ਤਾਂ ਆਪਣੀ ਯੂਨਿਟ ਵਿਚ ਵਾਪਸ ਜਾਉ ਜਾਂ ਧੁੰਦ ਤੋਂ ਰਹਿਤ ਕਿਸੇ ਲਾਂਘੇ ਵਿਚ ਚਲੇ ਜਾਉ ਅਤੇ ਯੂਨਿਟ ਦੇ ਦਰਵਾਜ਼ੇ ਨੂੰ ਜ਼ੋਰ ਜ਼ੋਰ ਨਾਲ ਉਦੋਂ ਤਕ ਖਟਖਟਾਏ ਰਹੋ, ਜਦ ਤਕ ਤੁਹਾਨੂੰ ਸ਼ਰਣ ਲੈਣ ਲਈ ਅਤੇ 911 'ਤੇ ਕਾਲ ਕਰਨ ਲਈ ਇਕ ਥਾਂ ਨਹੀਂ ਮਿਲ ਜਾਏ।

ਛੱਤ ਤੇ ਕਦੀ ਨਾ ਜਾਉ।

ਧੂੰਆਂ ਅਕਸਰ ਪੌੜੀਆਂ ਦੇ ਉਪਰ ਵੱਲ ਜਾਂਦਾ ਹੈ। ਛੱਤ ਤੇ ਖੁੱਲ੍ਹਣ ਵਾਲੇ ਦਰਵਾਜ਼ਿਆਂ ਤੇ ਅਕਸਰ ਤਾਲਾ ਲਗਾ ਹੁੰਦਾ ਹੈ ਅਤੇ ਤੁਸੀਂ ਉਥੇ ਫਸ ਸਕਦੇ ਹੋ।



- ਯਾਦ ਰੱਖੋ ਜਿਥੇ ਵੀ ਤੁਸੀਂ ਹੋਵੋ, ਜੇ ਉਥੇ ਧੂੰਆਂ ਹੋਵੇ ਤਾਂ ਨੀਵੇਂ ਹੋ ਜਾਉ, ਇਸ ਲਈ ਭਾਵੇਂ ਤੁਹਾਨੂੰ ਰਿੜ੍ਹਨਾ ਵੀ ਪਏ। ਉਥੇ ਫਰਸ਼ ਦੇ ਨੇੜੇ ਹਵਾ ਸਾਫ਼ ਹੁੰਦੀ ਹੈ।



ਜੇ ਤੁਸੀਂ ਯੂਨਿਟ ਵਿਚ ਰਹਿੰਦੇ ਹੋ

ਤੁਹਾਨੂੰ ਆਪਣੇ ਆਪ ਨੂੰ ਧੁੰਦੋਂ ਤੋਂ ਬਚਾਣਾ ਪਏਗਾ।

ਉਦੋਂ ਤਕ ਆਪਣੀ ਯੂਨਿਟ ਵਿਚ ਰਹੋ, ਜਦ ਤਕ ਤੁਹਾਨੂੰ ਬਚਾ ਨਹੀਂ ਲਿਆ ਜਾਂਦਾ ਜਾਂ ਤੁਹਾਨੂੰ ਛੱਡ ਕੇ ਜਾਣ ਲਈ ਨਹੀਂ ਕਿਹਾ ਜਾਂਦਾ। ਇਸ ਤੋਂ ਬੜਾ ਸਮਾਂ ਲਗ ਸਕਦਾ ਹੈ।

ਅਲਾਰਮ ਵਜਣ ਦੇ ਬਹੁਤ ਦੇਰ ਬਾਅਦ ਆਪਣੀ ਯੂਨਿਟ ਤੋਂ ਬਾਹਰ ਜਾਣ ਦੀ ਕੋਸ਼ਿਸ਼ ਨਾ ਕਰੋ। ਜਿੰਨਾ ਜ਼ਿਆਦਾ ਸਮਾਂ ਤੁਸੀਂ ਉਡੀਕੋਗੇ, ਉਨ੍ਹਾਂ ਹੀ ਵੱਧ ਇਸ ਗੱਲ ਦਾ ਖਤਰਾ ਹੋ ਜਾਏਗਾ ਕਿ ਸੰਘਣਾ ਧੂੰਆਂ ਪੌੜੀਆਂ ਅਤੇ ਲਾਂਘਿਆਂ ਵਿਚ ਫੈਲ ਜਾਏਗਾ। ਤੁਹਾਡੇ ਬਚਣ ਦੀ ਸੰਭਾਵਨਾ ਘੱਟ ਹੋ ਜਾਏਗੀ।

ਆਪਣੀ ਯੂਨਿਟ ਵਿਚੋਂ ਧੁੰਦੋਂ ਨੂੰ ਜਾਣ ਤੋਂ ਰੋਕੋ

ਦਰਵਾਜ਼ੇ ਦੇ ਆਲੇ ਦੁਆਲੇ ਦਰਾਰਾਂ ਨੂੰ ਬੰਦ ਕਰਨ ਲਈ ਡਕਟ ਟੇਪ (ਜੋ ਨਾਲੀਆਂ ਨੂੰ ਬੰਦ ਕਰਨ ਲਈ ਇਸਤੇਮਾਲ ਕੀਤਾ ਜਾਂਦਾ ਹੈ) ਇਸਤੇਮਾਲ ਕਰੋ ਅਤੇ ਹੇਠਾਂ ਗਿੱਲੇ ਤੌਲੀਏ ਰੱਖੋ। ਇਸ ਤਰ੍ਹਾਂ ਮੋਰੀਆਂ ਅਤੇ ਹਵਾ ਆਉਣ ਦੀਆਂ ਨਾਲੀਆਂ ਨੂੰ ਬੰਦ ਕਰ ਦਿਉ।



ਜੇ ਤੁਹਾਡੀ ਯੂਨਿਟ ਵਿਚ ਧੂੰਆਂ ਆ ਜਾਏ

- ਅੱਗ ਦੇ ਵਿਭਾਗ ਨੂੰ 911 ਤੇ ਕਾਲ ਕਰੋ ਅਤੇ ਉਨ੍ਹਾਂ ਨੂੰ ਦੱਸੋ ਕਿ ਤੁਸੀਂ ਕਿਥੇ ਹੋ ਅਤੇ ਜੇ ਸੁਰੱਖਿਅਤ ਹੋਵੇ, ਬਾਲਕਨੀ ਵੱਲ ਜਾਉ। ਆਪਣੇ ਪਿਛੇ ਦਰਵਾਜ਼ੇ ਬੰਦ ਕਰ ਜਾਉ।
- ਜੇ ਤੁਹਾਡੀ ਕੋਈ ਬਾਲਕਨੀ ਨਹੀਂ, ਤਾਂ ਉਸ ਕਮਰੇ ਵਿਚ ਜਾਉ, ਜਿਥੇ ਸਭ ਤੋਂ ਘੱਟ ਧੂੰਆਂ ਹੈ, ਦਰਵਾਜ਼ਾ ਬੰਦ ਕਰੋ ਅਤੇ ਇਸਨੂੰ ਡਕਟ ਟੇਪ ਅਤੇ ਗਿੱਲੇ ਤੌਲੀਆਂ ਨਾਲ ਬੰਦ ਕਰ ਦਿਉ। ਤਾਜ਼ੀ ਹਵਾ ਲਈ ਖਿੜਕੀ ਖੋਲ੍ਹ ਦਿਉ।
- ਆਪਣੇ ਬਚਾਉਣ ਵਾਲਿਆਂ ਨੂੰ ਖਿੜਕੀ ਤੋਂ ਜਾਂ ਬਾਲਕਨੀ ਤੋਂ ਹੇਠਾਂ ਇਕ ਚਾਦਰ ਲਟਕਾ ਕੇ ਵਿਖਾਉ ਕਿ ਤੁਸੀਂ ਕਿਥੇ ਹੋ।
- ਫਰਸ਼ ਦੇ ਨੇੜੇ ਨੀਵੇਂ ਨੀਵੇਂ ਰਹੋ, ਜਿਥੇ ਹਵਾ ਸਾਫ਼ ਹੈ।
- ਜੇ ਤੁਹਾਡੀ ਬਿਲਡਿੰਗ ਵਿਚ ਆਵਾਜ਼ ਰਾਹੀਂ ਗੱਲਬਾਤ ਕਰਨ ਦਾ ਸਿਸਟਮ ਲਗਾ ਹੋਇਆ ਹੈ, ਤਾਂ ਜੇ ਹਿਦਾਇਤਾਂ ਦਿੱਤੀਆਂ ਜਾਂਦੀਆਂ ਹੋਣ ਤਾਂ ਤੁਸੀਂ ਉਨ੍ਹਾਂ ਨੂੰ ਸੁਣੋ।



ਕੀ ਤੁਸੀਂ ਜਾਣਦੇ ਸੀ ਕਿ...

- ਬਿਨਾਂ ਕਿਸੇ ਨਿਗਰਾਨੀ ਦੇ ਭੋਜਨ ਪਕਾਉਣਾ, ਰਿਹਾਇਸ਼ੀ ਅੱਗਾਂ ਦਾ ਇਕ ਵੱਡਾ ਕਾਰਣ ਹੈ। ਰਸੋਈ ਵਿਚ ਹੀ ਰਹੇ ਅਤੇ ਜੋ ਕੁਝ ਪਕਾ ਰਹੇ ਹੋਵੇ ਉਸ ਵੱਲ ਪੂਰਾ ਧਿਆਨ ਦਿਉ।
- ਮੋਮਬੱਤੀਆਂ ਨਾਲ ਅੱਗਾਂ ਲਗਣ ਦੀ ਗਿਣਤੀ ਵੱਧ ਰਹੀ ਹੈ। ਅੱਗ ਫੜ ਲੈਣ ਵਾਲੀਆਂ ਵਸਤਾਂ ਤੋਂ ਮੋਮਬੱਤੀਆਂ ਨੂੰ ਦੂਰ ਰੱਖੋ, ਅਤੇ ਉਨ੍ਹਾਂ ਨੂੰ ਕਦੀ ਵੀ ਨਿਗਰਾਨੀ ਬਿਨਾਂ ਨਾ ਰਹਿਣ ਦਿਉ।
- ਤਮਾਕੂਨੋਸ਼ੀ (ਸਿਗਰਟ ਆਦਿ ਪੀਣਾ) ਰਿਹਾਇਸ਼ੀ ਅੱਗਾਂ ਵਿਚ ਮੌਤਾਂ ਦਾ ਸਭ ਤੋਂ ਵੱਡਾ ਕਾਰਣ ਹੈ। ਹਰ ਮਹੀਨੇ ਟੈਸਟਾਂ ਰਾਹੀਂ ਯਕੀਨੀ ਬਣਾਉ, ਕਿ ਤੁਹਾਡੇ ਸਮੇਕ ਅਲਾਰਮ (ਧੂੰਏਂ ਦੇ ਅਲਾਰਮ) ਕੰਮ ਕਰ ਰਹੇ ਹਨ।
- ਤੁਹਾਡੀ ਯੂਨਿਟ ਵਿਚ ਸਮੇਕ ਅਲਾਰਮ ਬਿਲਡਿੰਗ ਦੇ ਅੱਗ ਤੇ ਅਲਾਰਮ ਸਿਸਟਮ ਨਾਲ ਨਹੀਂ ਜੁੜਿਆ ਹੋਇਆ, ਇਹ ਸਿਰਫ ਤੁਹਾਡੀ ਯੂਨਿਟ ਵਿਚ ਅੱਗ ਬਾਰੇ ਜਾਣਕਾਰੀ ਦੇਂਦਾ ਹੈ।
- ਸਾਰੇ ਫਾਇਰ ਅਲਾਰਮ (ਅੱਗ ਦੇ ਅਲਾਰਮ) ਆਪਣੇ ਆਪ ਫਾਇਰ ਡਿਪਾਰਟਮੈਂਟ ਨੂੰ ਸੂਚਨਾ ਨਹੀਂ ਦੇਂਦੇ। 18 ਮੀਟਰ ਤੋਂ ਘੱਟ ਇਮਾਰਤਾਂ (6-7 ਮੰਜ਼ਲਾਂ ਵਾਲੀਆਂ ਇਮਾਰਤਾਂ) ਵਿਚ ਆਮ ਤੌਰ ਤੇ ਨਹੀਂ।

ਐਮਰਜੈਂਸੀ ਵਿਚ 911 ਨੂੰ ਕਾਲ ਕਰੋ।

- ਆਮ ਵਿਸ਼ਵਾਸ ਦੇ ਉਲਟ ਸਾਡੀਆਂ ਹਵਾਈ ਪੌੜੀਆਂ ਹਰ ਮੰਜ਼ਲ ਤੇ ਨਹੀਂ ਪਹੁੰਚਦੀਆਂ। ਤੁਹਾਨੂੰ ਬਚਾਅ ਲਈ ਉਨ੍ਹਾਂ 'ਤੇ ਨਿਰਭਰ ਨਹੀਂ ਰਹਿਣਾ ਚਾਹੀਦਾ। ਐਮਰਜੈਂਸੀ ਦੀਆਂ ਸਹੀ ਪ੍ਰਕ੍ਰਿਆਵਾਂ ਅਤੇ ਅਮਲ ਦੀ ਪਾਲਣਾ ਕਰੋ।
- ਤੁਹਾਡੀ ਯੂਨਿਟ ਨੂੰ ਅੱਗ ਦੇ ਸਿਸਟਮ ਨੂੰ ਵੱਖਰਾ ਕਰਨ ਰਾਹੀਂ ਬਾਕੀ ਯੂਨਿਟਾਂ ਅਤੇ ਲਾੰਘਿਆਂ ਦੀ ਅੱਗ ਤੋਂ ਵੱਖਰਾ ਕੀਤਾ ਗਿਆ ਹੈ। ਇਸਦਾ ਮਤਲਬ ਹੈ, ਕਿ ਆਮ ਤੌਰ ਤੇ ਅੱਗ ਨੂੰ ਤੁਹਾਡੀ ਯੂਨਿਟ ਅੰਦਰ ਨਹੀਂ ਆਉਣਾ ਚਾਹੀਦਾ, ਪਰ ਧੂੰਆਂ ਆ ਸਕਦਾ ਹੈ, ਇਸ ਲਈ ਆਪਣੇ ਆਪ ਨੂੰ ਧੂੰਏਂ ਤੋਂ ਬਚਾਉਣ ਲਈ ਤਿਆਰ ਰਹੋ।
- ਧੂੰਏਂ ਨੂੰ ਬਾਹਰ ਰੱਖਣ ਲਈ ਅਤੇ ਅੱਗ ਨੂੰ ਤੁਹਾਡੀ ਯੂਨਿਟ ਦੇ ਬਾਹਰ ਫੈਲਣ ਤੋਂ ਰੋਕਣ ਲਈ ਦਰਵਾਜ਼ਿਆਂ ਨੂੰ ਆਪਣੇ ਆਪ ਬੰਦ ਕਰ ਦੇਣ ਵਾਲੇ ਯੰਤਰ ਤਿਆਰ ਕੀਤੇ ਗਏ ਹਨ। ਜੇ ਇਹ ਸਾਜ਼ੋ-ਸਾਮਾਨ ਲਗਾ ਹੋਇਆ ਹੈ, ਤਾਂ ਇਨ੍ਹਾਂ ਨੂੰ ਖਰਾਬ ਨਾ ਕਰੋ।

ਹੋਰ ਵੱਧ ਜਾਣਕਾਰੀ ਲਈ, ਕਿਰਪਾ ਕਰਕੇ ਸੰਪਰਕ ਕਰੋ

ਮਿਸਿਸੌਗਾ ਫਾਇਰ ਐਂਡ ਐਮਰਜੈਂਸੀ ਸਰਵਿਸਿਜ਼ ਨਾਲ,
905-896-5908 'ਤੇ ਕਾਲ ਕਰੋ ਜਾਂ ਸਾਡੀ ਵੈੱਬਸਾਈਟ
www.mississauga.ca/fire ਵੇਖੋ